

 Print Page

Sri Guru Granth Sahib

Displaying 509 of

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

Har Naam N Paaeiaa Janam Birathhaa Gavaaeiaa Naanak Jam Maar Karae Khuaar ||2||

They do not obtain the Lord's Name, and they waste away their lives in vain; O Nanak, the Messenger of Death punishes and dishonors them. ||2||

ਗੁਜਰੀ ਵਾਰਾ (੩) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮ: ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

Aapanaa Aap Oupaaeioun Thadhahu Hor N Koee ||

He created Himself - at that time, there was no other.

ਗੁਜਰੀ ਵਾਰਾ (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੨

Raag Gujri Ki Vaar Guru Amar Das

ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥

Mathaa Masoorath Aap Karae Jo Karae S Hoee ||

He consulted Himself for advice, and what He did came to pass.

ਗੁਜਰੀ ਵਾਰਾ (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੨

Raag Gujri Ki Vaar Guru Amar Das

ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥

Thadhahu Aakaas N Paathaal Hai Naa Thrai Loee ||

At that time, there were no Akaashic Ethers, no nether regions, nor the three worlds.

ਗੁਜਰੀ ਵਾਰਾ (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੨

Raag Gujri Ki Vaar Guru Amar Das

ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥

Thadhahu Aapae Aap Nirankaar Hai Naa Oupath Hoee ||

At that time, only the Formless Lord Himself existed - there was no creation.

ਗੁਜਰੀ ਵਾਰਾ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੩

Raag Gujri Ki Vaar Guru Amar Das

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

Jio This Bhaavai Thivai Karae This Bin Avar N Koee ||1||

As it pleased Him, so did He act; without Him, there was no other. ||1||

ਗੁਜਰੀ ਵਾਰਾ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੩

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

Saahib Maeraa Sadhaa Hai Dhisai Sabadh Kamaae ||

My Master is eternal. He is seen by practicing the Word of the Shabad.

ਗੁਜਰੀ ਵਾਰਾ (੩) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੪

Raag Gujri Ki Vaar Guru Amar Das

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

Ouhu Aouhaanee Kadhae Naahi Naa Aavai Naa Jaae ||

He never perishes; He does not come or go in reincarnation.

ਗੁਜਰੀ ਵਾਰਾ (੩) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੪

Raag Gujri Ki Vaar Guru Amar Das

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

Sadhaa Sadhaa So Saeveeai Jo Sabh Mehi Rehai Samaae ||

So serve Him, forever and ever; He is contained in all.

ਗੁਜਰੀ ਵਾਰਾ (੩) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੫

Raag Gujri Ki Vaar Guru Amar Das

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

Avar Dhoojaa Kio Saeveeai Janmai Thai Mar Jaae ||

Why serve another who is born, and then dies?

ਗੁਜਰੀ ਵਾਰਾ (੩) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੫

Raag Gujri Ki Vaar Guru Amar Das

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥

Nihafal Thin Kaa Jeeviaa J Khasam N Jaanehi Aapanaa Avaree Ko Chith Laae ||

Fruitless is the life of those who do not know their Lord and Master, and who center their consciousness on others.

ਗੁਜਰੀ ਵਾਰਾ (੩) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੬
Raag Gujri Ki Vaar Guru Amar Das

ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

Naanak EaeV N Jaapee Karathaa Kaethee Dhaee Sajaae ||1||

O Nanak, it cannot be known, how much punishment the Creator shall inflict on them. ||1||

ਗੁਜਰੀ ਵਾਰਾ (੩) (੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੭
Raag Gujri Ki Vaar Guru Amar Das

ਮਃ ੩ ॥

Ma 3 ॥

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥

Sachaa Naam Dhhaiaaeai Sabho Varathai Sach ॥

Meditate on the True Name; the True Lord is pervading everywhere.

ਗੁਜਰੀ ਵਾਰਾ (੩) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੭
Raag Gujri Ki Vaar Guru Amar Das

ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

Naanak Hukam Bujh Paravaan Hoe Thaa Fal Paavai Sach ॥

O Nanak, by understanding the Hukam of the Lord's Command, one becomes acceptable, and then obtains the fruit of Truth.

ਗੁਜਰੀ ਵਾਰਾ (੩) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੮
Raag Gujri Ki Vaar Guru Amar Das

ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥

Kathhanee Badhanee Karathaa Firai Hukamai Mool N Bujhee Andhhaa Kach Nikach ||2||

He wanders around babbling and speaking, but he does not understand the Lord's Command at all. He is blind, the falsest of the false. ||2||

ਗੁਜਰੀ ਵਾਰਾ (੩) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੮
Raag Gujri Ki Vaar Guru Amar Das

ਪਉਤੀ ॥

Pourree ॥

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥

Sanjog Vijog Oupaaeioun Srisattee Kaa Mool Rachaaeiaa ||

Creating union and separation, He laid the foundations of the Universe.

ਗੁਜਰੀ ਵਾਰਾ (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੯

Raag Gujri Ki Vaar Guru Amar Das

ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥

Hukamee Srisatt Saajeean Jothee Joth Milaaeiaa ||

By His Command, the Lord of Light fashioned the Universe, and infused His Divine Light into it.

ਗੁਜਰੀ ਵਾਰਾ (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੯

Raag Gujri Ki Vaar Guru Amar Das

ਜੋਤੀ ਹੁੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥

Jothee Hoon Sabh Chaananaa Sathigur Sathadh Sunaaeiaa ||

From the Lord of Light, all light originates. The True Guru proclaims the Word of the Shabad.

ਗੁਜਰੀ ਵਾਰਾ (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੦

Raag Gujri Ki Vaar Guru Amar Das

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥

Brahamaa Bisan Mehaes Thrai Gun Sir Dhhandhhai Laaeiaa ||

Brahma, Vishnu and Shiva, under the influence of the three dispositions, were put to their tasks.

ਗੁਜਰੀ ਵਾਰਾ (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੦

Raag Gujri Ki Vaar Guru Amar Das

ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

Maaeiaa Kaa Mool Rachaaeioun Thureeaa Sukh Paaeiaa ||2||

He created the root of Maya, and the peace obtained in the fourth state of consciousness. ||2||

ਗੁਜਰੀ ਵਾਰਾ (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੧

Raag Gujri Ki Vaar Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

So Jap So Thap J Sathigur Bhaavai ||

That alone is chanting, and that alone is deep meditation, which is pleasing to the True Guru.

ਗੁਜਰੀ ਵਾਰਾ (੩) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੨

Raag Gujri Ki Vaar Guru Amar Das

ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

Sathigur Kai Bhaanai Vaddiaaee Paavai ||

Pleasing the True Guru, glorious greatness is obtained.

ਗੁਜਰੀ ਵਾਰਾ (੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੨

Raag Gujri Ki Vaar Guru Amar Das

ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥

Naanak Aap Shhodd Gur Maahi Samaavai ||1||

O Nanak, renouncing self-conceit, one merges into the Guru. ||1||

ਗੁਜਰੀ ਵਾਰਾ (੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੨

Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਗੁਰ ਕੀ ਸਿਖ ਕੋ ਵਿਰਲਾ ਲੇਵੈ ॥

Gur Kee Sikh Ko Viralaa Laevai ||

How rare are those who receive the Guru's Teachings.

ਗੁਜਰੀ ਵਾਰਾ (੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੩

Raag Gujri Ki Vaar Guru Amar Das

ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥

Naanak Jis Aap Vaddiaaee Dhaevai ||2||

O Nanak, he alone receives it, whom the Lord Himself blesses with glorious greatness. ||2||

ਗੁਜਰੀ ਵਾਰਾ (੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੩

Raag Gujri Ki Vaar Guru Amar Das

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥

Maaeiaa Mohu Agiaan Hai Bikhama Ath Bhaaree ||

Emotional attachment to Maya is spiritual darkness; it is very difficult and such a heavy load.

ਗੁਜਰੀ ਵਾਰਾ (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੪

Raag Gujri Ki Vaar Guru Amar Das

ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥

Pathhar Paap Bahu Ladhiaa Kio Thareeai Thaaree ॥

Loaded with so very many stones of sin, how can the boat cross over?

ਗੁਜਰੀ ਵਾਰਾ (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੪

Raag Gujri Ki Vaar Guru Amar Das

ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥

Anadhin Bhagathee Rathiaa Har Paar Outhaaree ॥

Those who are attuned to the Lord's devotional worship night and day are carried across.

ਗੁਜਰੀ ਵਾਰਾ (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੫

Raag Gujri Ki Vaar Guru Amar Das

ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥

Gur Sabadhee Man Niramalaa Houmai Shhadd Vikaaree ॥

Under the Instruction of the Guru's Shabad, one sheds egotism and corruption, and the mind becomes immaculate.

ਗੁਜਰੀ ਵਾਰਾ (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੫

Raag Gujri Ki Vaar Guru Amar Das

ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

Har Har Naam Dhhiaaeai Har Har Nisathaaree ॥3॥

Meditate on the Name of the Lord, Har, Har; the Lord, Har, Har, is our Saving Grace. ॥3॥

ਗੁਜਰੀ ਵਾਰਾ (੩) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੬

Raag Gujri Ki Vaar Guru Amar Das

ਸਲੋਕੁ ॥

Salok ॥

Shalok:

ਗੁਜਰੀ ਕੀ ਵਾਰ: ੧ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

Kabeer Mukath Dhuaaraa Sankurraa Raaee Dhasavai Bhaae ॥

O Kabeer, the gate of liberation is narrow, less than one-tenth of a mustard seed.

ਗੁਜਰੀ ਵਾਰਾ (੩) (੪) ਸ. (ਭ. ਕਬੀਰ) (੧): ੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੬

Raag Gujri Ki Vaar Guru Amar Das

ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥

Man Tho Maigal Hoe Rehaa Nikasiaa Kio Kar Jaae ॥

The mind has become as big as an elephant; how can it pass through this gate?

ਗੁਜਰੀ ਵਾਰਾ (੩) (੪) ਸ. (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੭
Raag Gujri Ki Vaar Guru Amar Das

ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

Aisaa Sathigur Jae Milai Thuthaa Karae Pasaaoo ||

If one meets such a True Guru, by His Pleasure, He shows His Mercy.

ਗੁਜਰੀ ਵਾਰਾ (੩) (੪) ਸ. (ਭ. ਕਬੀਰ) (੧):੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੭
Raag Gujri Ki Vaar Guru Amar Das

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥

Mukath Dhuaaraa Mokalaa Sehajae Aavo Jaao ||1||

Then, the gate of liberation becomes wide open, and the soul easily passes through. ||1||

ਗੁਜਰੀ ਵਾਰਾ (੩) (੪) ਸ. (ਭ. ਕਬੀਰ) (੧):੪ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੮
Raag Gujri Ki Vaar Guru Amar Das

ਮਃ ੩ ॥

Ma 3 ||

Third Mehl:

ਗੁਜਰੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯

ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ ਹੋਇ ਸੁ ਜਾਇ ॥

Naanak Mukath Dhuaaraa Ath Neekaa Naanhaa Hoe S Jaae ||

O Nanak, the gate of liberation is very narrow; only the very tiny can pass through.

ਗੁਜਰੀ ਵਾਰਾ (੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੮
Raag Gujri Ki Vaar Guru Amar Das

ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥

Houmai Man Asathhool Hai Kio Kar Vich Dhae Jaae ||

Through egotism, the mind has become bloated. How can it pass through?

ਗੁਜਰੀ ਵਾਰਾ (੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੯
Raag Gujri Ki Vaar Guru Amar Das

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

Sathigur Miliai Houmai Gee Joth Rehee Sabh Aae ||

Meeting the True Guru, egotism departs, and one is filled with the Divine Light.

ਗੁਜਰੀ ਵਾਰਾ (੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੦੯ ਪੰ. ੧੯
Raag Gujri Ki Vaar Guru Amar Das